



ਤੁਹਾਡੀਆਂ ਛਾਤੀਆਂ ਦੀ ਐਕਸਰੇ ਜਾਂਚ ਹੋਣ ਤੋਂ ਬਾਅਦ, ਅੱਗੇ ਕੀ ਹੋਵੇਗਾ?

ਇਸ ਮਹੱਤਵਪੂਰਣ ਸਿਹਤ ਜਾਂਚ ਕਰਵਾਉਣ ਲਈ ਸਾਬਾਸ਼!

ਤੁਹਾਡੇ ਐਕਸਰਿਆਂ ਨੂੰ ਦੇ ਰੇਡੀਓਲੋਜਿਸਟਾਂ ਦੁਆਰਾ ਪੜ੍ਹਿਆ ਜਾਵੇਗਾ। ਇਹ ਯਕੀਨੀ ਬਣਾਉਣ ਦੀ ਹਰੇਕ ਕੋਸ਼ਿਸ਼ ਕੀਤੀ ਜਾਵੇਗੀ ਕਿ ਤੁਹਾਡੇ ਨਤੀਜੇ ਦੇ ਹਫਤਿਆਂ ਦੇ ਅੰਦਰ ਅੰਦਰ ਤੁਹਾਨੂੰ ਡਾਕ ਰਾਹੀਂ ਜਾਂ ਇਲੈਕਟ੍ਰੋਨਿਕ ਤਰੀਕੇ ਨਾਲ ਭੇਜ ਦਿੱਤੇ ਜਾਣ। ਤੁਹਾਡੇ ਦੁਆਰਾ ਮਨੋਨੀਤ ਕੀਤੇ ਹੋਏ ਡਾਕਟਰ ਨੂੰ ਵੀ ਨਕਲ ਭੇਜੀ ਜਾਵੇਗੀ ਜਦ ਤੱਕ ਕਿ ਤੁਸੀਂ ਇਸ ਦੇ ਉਲਟ ਬੇਨਤੀ ਨਹੀਂ ਕਰਦੇ ਹੋ। ਤੁਹਾਡੀ ਸਹਿਮਤੀ ਦੇ ਨਾਲ ਤੁਹਾਡੇ ਐਕਸਰਿਆਂ ਦੇ ਨਤੀਜਿਆਂ ਨੂੰ ਤੁਹਾਡੇ 'ਮਾਈ ਹੈਲਥ ਰਿਕਾਰਡ' ਵਿੱਚ ਸ਼ਾਮਲ ਕਰ ਦਿੱਤਾ ਜਾਵੇਗਾ।

ਜੇ ਤੁਹਾਡੀਆਂ ਕੋਈ ਹੋਰ ਚਿੰਤਾਵਾਂ ਹਨ ਤੁਸੀਂ ਸਾਡੀ ਵੈਬਸਾਈਟ www.breastscreen.health.wa.gov.au ਉੱਤੇ ਜਾ ਸਕਦੇ ਹੋ ਜਾਂ (08) 9323 6700 ਜਾਂ ਸਹਿਰੋਂ ਬਾਹਰ ਮੁਫਤ 1800 800 033 ਉੱਤੇ ਫੋਨ ਕਰ ਸਕਦੇ ਹੋ।

ਜੇ ਮੈਨੂੰ ਦੋਬਾਰਾ ਐਕਸਰੇ ਦੀ ਲੋੜ ਪੈਂਦੀ ਹੈ ਤਾਂ ਕੀ?

ਕਦੇ ਕਦੇ ਰੇਡੀਓਲੋਜਿਸਟ ਨੂੰ ਦੋਬਾਰਾ ਐਕਸਰੇ ਲਈ ਬੇਨਤੀ ਕਰਨੀ ਪੈਂਦੀ ਹੈ ਜੇ ਤਿਆਰ ਕੀਤੀ ਤਸਵੀਰ ਚੰਗੀ ਤਰ੍ਹਾਂ ਸਾਫ ਨਾ ਹੋਵੇ। ਜੇ ਇਹ ਜ਼ਰੂਰੀ ਹੋਇਆ, ਤੁਹਾਨੂੰ ਵਾਪਸ ਬੁਲਾਉਣ ਲਈ ਤੁਹਾਨੂੰ ਇਕ ਫੋਨ ਕਾਲ ਜਾਂ ਚਿੱਠੀ ਮਿਲੇਗੀ। ਇਹ ਦੋਬਾਰਾ ਵਾਲੇ ਐਕਸਰੇ ਛਾਣਬੀਣ ਵਾਲੇ ਕਲੀਨਿਕ ਵਿੱਚ ਕੀਤੇ ਜਾਣਗੇ।

ਜੇ ਮੈਨੂੰ ਛਾਤੀਆਂ ਦੇ ਹੋਰ ਜ਼ਿਆਦਾ ਐਕਸਰਿਆਂ ਦੀ ਲੋੜ ਪੈਂਦੀ ਹੈ ਤਾਂ ਕੀ?

20 ਔਰਤਾਂ ਵਿੱਚੋਂ ਲੱਗਭੱਗ 1 ਨੂੰ ਛਾਤੀ ਦੇ ਹੋਰ ਜ਼ਿਆਦਾ ਐਕਸਰੇ ਕਰਵਾਉਣ ਲਈ ਵਾਪਸ ਬੁਲਾਇਆ ਜਾਂਦਾ ਹੈ। ਇਹ ਐਕਸਰੇ ਛਾਤੀ ਦੇ ਉਹਨਾਂ ਖੇਤਰਾਂ ਉੱਤੇ ਕੇਂਦਰਿਤ ਹੁੰਦੇ ਹਨ ਜਿਨ੍ਹਾਂ ਨੂੰ ਵਧੇਰੇ ਵਿਸਥਾਰ ਵਿੱਚ ਨਿਰੀਖਣ ਦੀ ਲੋੜ ਹੁੰਦੀ ਹੈ। ਜੇ ਇਹ ਜ਼ਰੂਰੀ ਹੋਵੇ ਮੁਲਾਕਾਤ ਦਾ ਸਮਾਂ ਤਹਿ ਕਰਨ ਲਈ ਬਰੈਸਟ ਸਕਰੀਨ WA ਤੁਹਾਨੂੰ ਸੰਪਰਕ ਕਰੇਗੀ।

ਸ਼ਹਿਰੀ ਇਲਾਕਿਆਂ ਵਿੱਚ ਰਹਿਣ ਵਾਲੀਆਂ ਔਰਤਾਂ

ਸ਼ਹਿਰੀ ਇਲਾਕੇ ਵਿੱਚ, ਅਗਲੇਰੇ ਐਕਸਰੇ ਬਰੈਸਟ ਸਕਰੀਨ WA ਦੇ ਫਿਓਨਾ ਸਟੈਨਲੀ, ਰੋਇਲ ਪਰਥ ਅਤੇ ਸਰ ਚਾਰਲਸ ਗੈਰਡਨਰ ਹਸਪਤਾਲਾਂ ਵਿੱਚ ਸਥਿੱਤ ਛਾਤੀਆਂ ਦੇ ਮੁਲਾਂਕਣ ਕੇਂਦਰਾਂ ਵਿੱਚੋਂ ਇਕ ਵਿੱਚ ਕੀਤੇ ਜਾਂਦੇ ਹਨ। ਅਕਸਰ ਇਹ ਅਗਲੇਰੇ ਐਕਸਰੇ ਇਹ ਵਿਖਾਉਣਗੇ ਕਿ ਕੋਈ ਸਮੱਸਿਆ ਨਹੀਂ ਹੈ। ਥੋੜ੍ਹੀ ਗਿਣਤੀ ਵਿੱਚ ਔਰਤਾਂ ਨੂੰ ਹੋਰ ਜਾਂਚਾਂ ਕਰਵਾਉਣ ਦੀ ਲੋੜ ਪਵੇਗੀ, ਜਿਵੇਂ ਕਿ ਅਲਟਰਾਸਾਊਂਡ ਜਾਂ ਬਾਇਓਪਸੀ। ਇਹ ਜਾਂਚਾਂ ਅਗਲੇਰੇ ਐਕਸਰਿਆਂ ਵਾਲੇ ਦਿਨ ਹੀ ਕੀਤੀਆਂ ਜਾਣਗੀਆਂ।

ਦਿਹਾਤੀ WA ਵਿੱਚ ਰਹਿਣ ਵਾਲੀਆਂ ਔਰਤਾਂ

ਦਿਹਾਤ ਵਿੱਚਲੀਆਂ ਔਰਤਾਂ ਦੇ ਅਗਲੇਰੇ ਐਕਸਰੇ ਚੱਲਦੀ ਫਿਰਦੀ ਸੇਵਾ ਵਿੱਚ ਕੀਤੇ ਜਾਂਦੇ ਹਨ। ਬਰੈਸਟ ਸਕਰੀਨ WA ਤੁਹਾਨੂੰ ਸੰਪਰਕ ਕਰਕੇ ਦੱਸਣਗੇ ਕਿ ਕੀ ਕੋਈ ਵਾਧੂ ਜਾਂਚਾਂ ਨੂੰ ਕਰਵਾਉਣ ਦੀ ਲੋੜ ਹੋਵੇਗੀ।

ਬਨਬਰੀ ਸਾਊਥ ਵੈਸਟ ਹੈਲਥ ਕੈਂਪਸ ਵਿੱਚ ਛਾਣਬੀਣ ਅਤੇ ਮੁਲਾਂਕਣ ਦੀ ਪੱਕੀ ਖੇਤਰੀ ਸੇਵਾ ਹੈ।

ਇਹ ਯਾਦ ਰੱਖਣਾ ਮਹੱਤਵਪੂਰਣ ਹੈ ਕਿ ਅਗਲੇਰੀਆਂ ਜਾਂਚਾਂ ਕਰਵਾਉਣ ਵਾਲੀਆਂ ਬਹੁਤੀਆਂ ਔਰਤਾਂ ਨੂੰ ਕੈਂਸਰ ਨਹੀਂ ਹੁੰਦਾ

ਸਾਰੀਆਂ ਔਰਤਾਂ ਜਿਨ੍ਹਾਂ ਨੂੰ ਅਗਲੇਰੀਆਂ ਜਾਂਚਾਂ ਦੀ ਲੋੜ ਹੁੰਦੀ ਹੈ ਉਹਨਾਂ ਕੋਲ ਸਿੱਧੇ ਸਾਡੇ ਛਾਤੀ ਦੇ ਮੁਲਾਂਕਣ ਕੇਂਦਰਾਂ ਵਿੱਚ ਜਾਂ ਆਪਣੇ ਡਾਕਟਰ ਕੋਲ ਜਾਣ ਦੀ ਚੋਣ ਹੁੰਦੀ ਹੈ। ਛਾਤੀ ਦੇ ਮੁਲਾਂਕਣ ਕੇਂਦਰਾਂ ਵਿੱਚ ਜਾਂਚ ਦੇ ਸਾਰੇ ਨਤੀਜੇ ਮੁਲਾਕਾਤ ਦੇ ਸਮੇਂ ਉਪਲਬਧ ਹੁੰਦੇ ਹਨ, ਮੂਲ ਬਾਇਓਪਸੀ ਦੇ ਨਤੀਜਿਆਂ ਨੂੰ ਛੱਡ ਕੇ ਜੇ 24 ਘੰਟੇ ਬਾਅਦ ਉਪਲਬਧ ਹੁੰਦੇ ਹਨ।

ਕੈਂਸਰ ਵਾਲੀਆਂ ਥੋੜ੍ਹੀਆਂ ਔਰਤਾਂ ਵਾਸਤੇ, ਰੋਗ ਦਾ ਪਹਿਲਾਂ ਪਤਾ ਲਗਾਉਣਾ ਸਫਲਪੂਰਵਕ ਇਲਾਜ ਦੇ ਮੌਕਿਆਂ ਨੂੰ ਬਹੁਤ ਵਧਾ ਦਿੰਦਾ ਹੈ। ਛਾਤੀ ਦੇ ਛੋਟੇ ਕੈਂਸਰਾਂ ਦਾ ਇਲਾਜ ਅਕਸਰ ਛੋਟੇ ਜਿਹੇ ਔਪਰੇਸ਼ਨ ਨਾਲ ਕੀਤਾ ਜਾ ਸਕਦਾ ਹੈ ਇਸ ਦੇ ਮੁਕਾਬਲੇ ਜੇ ਕਿ ਵੱਡੇ ਕੈਂਸਰਾਂ ਲਈ ਚਾਹੀਦਾ ਹੈ।

ਕੀ ਮੈਮੋਗ੍ਰਾਮ ਛਾਤੀ ਦੇ ਸਾਰੇ ਕੈਂਸਰਾਂ ਨੂੰ ਵਿਖਾਏਗਾ?

ਛਾਣਬੀਣ ਵਾਲੇ ਮੈਮੋਗ੍ਰਾਮ ਛਾਤੀ ਦੇ 70-90% ਕੈਂਸਰਾਂ ਦਾ ਪਤਾ ਲਗਾ ਸਕਦੇ ਹਨ। ਪਰ ਫਿਰ ਵੀ, ਥੋੜ੍ਹੀ ਗਿਣਤੀ ਵਿੱਚ ਕੈਂਸਰ ਹਨ ਜਿਨ੍ਹਾਂ ਨੂੰ ਮੈਮੋਗ੍ਰਾਮ ਉੱਤੇ ਨਹੀਂ ਵੇਖਿਆ ਜਾ ਸਕਦਾ। ਇਸ ਤਰ੍ਹਾਂ ਹੋ ਸਕਦਾ ਹੈ ਕਿ ਮੈਮੋਗ੍ਰਾਮ ਜਾਂ ਤਾਂ ਛਾਤੀ ਦੇ ਕੈਂਸਰ (ਝੂਠਾ ਨੈਗਟਿਵ) ਦੇ ਕਾਰਣ ਬਦਲਾਅ ਨੂੰ ਖੁੰਝਾ ਦਿੰਦੀ ਹੈ ਜਾਂ ਬਦਲਾਅ ਦੇ ਨਿਰੀਖਣ ਲਈ ਅਗਲੇਰੀਆਂ ਜਾਂਚਾਂ ਕੀਤੀਆਂ ਜਾਣਗੀਆਂ ਜੋ ਕਿ ਛਾਤੀ ਦੇ ਕੈਂਸਰ ਕਰਕੇ ਨਹੀਂ ਹਨ (ਝੂਠ ਪੋਜ਼ਿਟਿਵ)।

ਜੇ ਤੁਸੀਂ ਆਪਣੀਆਂ ਛਾਤੀਆਂ ਵਿੱਚ ਕੋਈ ਬਦਲਾਅ ਵੇਖਦੇ ਹੋ ਜਿਵੇਂ ਕਿ ਗੰਢਾਂ, ਨਿਪਲ ਵਿੱਚੋਂ ਰਿਸਾਵ ਜਾਂ ਛਾਤੀ ਵਿੱਚ ਨਵੀਂ ਲਗਾਤਾਰ ਪੀੜ, ਆਪਣੇ ਡਾਕਟਰ ਨੂੰ ਜਲਦੀ ਮਿਲੋ, ਭਾਵੇਂ ਕਿ ਤੁਹਾਡਾ ਪਿਛਲਾ ਮੈਮੋਗ੍ਰਾਮ ਛਾਤੀ ਦੇ ਕੈਂਸਰ ਦੇ ਕੋਈ ਚਿੰਨ੍ਹ ਨਹੀਂ ਵਿਖਾਉਂਦਾ ਸੀ। ਸ਼ੁਰੂਆਤੀ ਬਦਲਾਅ, ਜਿਵੇਂ ਕਿ ਗੰਠਾਂ ਜੋ ਕਿ ਮੈਮੋਗ੍ਰਾਮ ਉੱਤੇ ਅਕਸਰ ਦਿਸਦੀਆਂ ਹਨ ਨੂੰ ਤੁਹਾਨੂੰ ਸਿਰਫ ਉਦੋਂ ਹੀ ਦੱਸਿਆ ਜਾਵੇਗਾ ਜੇ ਹੋਰ ਅੱਗੇ ਜਾਂਚਾਂ ਦੀ ਲੋੜ ਹੋਵੇਗੀ।

ਅੱਗੇ ਕੀ ਹੋਵੇਗਾ?

ਬਰੈਸਟ ਸਕਰੀਨ WA ਤੁਹਾਨੂੰ ਇਕ ਚਿੱਠੀ ਭੇਜੇਗਾ ਜਦੋਂ ਤੁਸੀਂ ਆਪਣੇ ਅਗਲੇ ਮੈਮੋਗ੍ਰਾਮ ਲਈ ਆਉਣਾ ਹੈ। ਜੇ ਕਿਸੇ ਕਾਰਣ ਤੁਹਾਨੂੰ ਚਿੱਠੀ ਨਹੀਂ ਮਿਲਦੀ, ਸਾਨੂੰ 13 20 50* ਉੱਤੇ ਫੋਨ ਕਰੋ ਅਤੇ ਅਸੀਂ ਤੁਹਾਡੇ ਲਈ ਮੁਲਾਕਾਤ ਦਾ ਪ੍ਰਬੰਧ ਕਰ ਦੇਵਾਂਗੇ। ਜਿਹੜੇ ਮੈਮੋਗ੍ਰਾਮ ਤੁਸੀਂ ਪ੍ਰੋਗਰਾਮ ਦੇ ਨਾਲ ਲਏ ਸਨ ਉਹਨਾਂ ਨੂੰ ਭਵਿੱਖ ਵਿੱਚ ਛਾਤੀਆਂ ਦੀਆਂ ਛਾਣਬੀਣਾਂ ਦੇ ਨਾਲ ਮਿਲਾ ਕੇ ਵੇਖਣ ਲਈ ਸੰਭਾਲ ਕੇ ਰੱਖਿਆ ਜਾਂਦਾ ਹੈ।

75 ਸਾਲ ਅਤੇ ਇਸ ਤੋਂ ਵੱਡੀ ਉਮਰ ਦੀਆਂ ਔਰਤਾਂ ਨੂੰ ਯਾਦ ਕਰਵਾਉਣ ਵਾਲੀ ਚਿੱਠੀ ਨਹੀਂ ਮਿਲੇਗੀ ਪਰ ਔਨਲਾਈਨ ਜਾਂ 13 20 50* ਉੱਤੇ ਫੋਨ ਕਰਕੇ ਸਮਾਂ ਤਹਿ ਕਰਨ ਲਈ ਉਹਨਾਂ ਦਾ ਸਵਾਗਤ ਹੈ। ਜੇ ਤੁਸੀਂ ਪਤਾ ਬਦਲ ਲੈਂਦੇ ਹੋ, ਸਾਨੂੰ 13 20 50* ਉੱਤੇ ਫੋਨ ਕਰਕੇ ਦੱਸ ਦਿਓ। ਦੇਭਾਸ਼ੀਏ ਵਾਸਤੇ ਕਿਰਪਾ ਕਰਕੇ 13 14 50 ਉੱਤੇ ਫੋਨ ਕਰੋ (* ਇਕ ਸਥਾਨਿਕ ਫੋਨ ਕਾਲ ਦੀ ਲਾਗਤ ਨਾਲ)

ਮੈਨੂੰ ਹੋਰ ਕੀ ਕਰਨਾ ਚਾਹੀਦਾ ਹੈ?

50 ਸਾਲ ਜਾਂ ਵੱਡੀ ਉਮਰ ਦੀਆਂ ਔਰਤਾਂ, ਹਰੇਕ ਦੋ ਸਾਲਾਂ ਬਾਅਦ ਛਾਣਬੀਣ ਦਾ ਮੁਫਤ ਮੈਮੋਗ੍ਰਾਮ ਕਰਵਾ ਸਕਦੀਆਂ ਹਨ।

- ਜੇ ਤੁਸੀਂ ਨਿਯਮਤ ਛਾਣਬੀਣ ਕਰਵਾਉਂਦੇ ਹੋ ਛਾਤੀ ਦੇ ਪਤਾ ਲਗਾਏ ਗਏ ਕਿਸੇ ਕੈਂਸਰ ਦੇ ਮੁੱਢਲੇ ਪੜਾਅ ਉੱਤੇ ਹੋਣ ਦੀ ਸੰਭਾਵਨਾ ਹੈ।
- ਉਹਨਾਂ ਦੇ ਛਾਤੀ ਦੇ ਕੈਂਸਰ ਦੇ ਪਰਿਵਾਰਕ ਇਤਿਹਾਸ ਦੀ ਅਹਿਮੀਅਤ ਦੇ ਆਧਾਰ ਤੇ ਸਿਰਫ 1-5% ਔਰਤਾਂ ਨੂੰ ਛਾਣਬੀਣ ਦਾ ਸਾਲਾਨਾ ਮੈਮੋਗ੍ਰਾਮ ਕਰਵਾਉਣ ਦੀ ਲੋੜ ਹੋ ਸਕਦੀ ਹੈ
- ਜੇ ਤੁਹਾਨੂੰ ਪਹਿਲਾਂ ਛਾਤੀ ਦਾ ਕੈਂਸਰ ਸੀ ਆਪਣੇ ਡਾਕਟਰ ਨੂੰ ਨਿਯਮਤ ਮੁਲਾਕਾਤਾਂ ਲਈ ਮਿਲਣਾ ਅਤੇ ਛਾਣਬੀਣ ਦਾ ਸਾਲਾਨਾ ਮੈਮੋਗ੍ਰਾਮ ਕਰਵਾਉਣਾ ਮਹੱਤਵਪੂਰਣ ਹੈ।

ਛਾਤੀਆਂ ਬਾਰੇ ਸੁਚੇਤ ਰਹੋ

- ਆਪਣੀਆਂ ਛਾਤੀਆਂ ਅਤੇ ਤੁਹਾਡੇ ਲਈ ਸਾਧਾਰਣ ਕੀ ਹੈ ਨੂੰ ਜਾਣੋ। ਸ਼ੀਸ਼ੇ ਵਿੱਚ ਆਪਣੀਆਂ ਛਾਤੀਆਂ ਨੂੰ ਵੇਖੋ ਅਤੇ ਸਮੇਂ ਸਮੇਂ ਸਿਰ ਆਪਣੀਆਂ ਛਾਤੀਆਂ ਨੂੰ ਟੋਹ ਕੇ ਮਹਿਸੂਸ ਕਰੋ।
- ਜੇ ਤੁਸੀਂ ਆਪਣੀਆਂ ਛਾਤੀਆਂ ਵਿੱਚ ਕੋਈ ਬਦਲਾਅ ਵੇਖਦੇ ਹੋ ਜਲਦੀ ਹੀ ਆਪਣੇ ਡਾਕਟਰ ਨੂੰ ਮਿਲੋ।
- ਆਪਣੇ ਅਗਲੀ ਜਾਂਚ ਸਮੇਂ ਆਪਣੇ ਡਾਕਟਰ ਨੂੰ ਛਾਤੀਆਂ ਦੀ ਤੰਦਰੁਸਤੀ ਬਾਰੇ ਪੁੱਛੋ।

ਬਲਦਾਅ ਜਿੰਨ੍ਹਾਂ ਬਾਰੇ ਅਣਗਹਿਲੀ ਬਿਲਕੁਲ ਨਹੀਂ ਕੀਤੀ ਜਾਣੀ ਚਾਹੀਦੀ, ਇਹਨਾਂ ਵਿੱਚ ਸ਼ਾਮਲ ਹਨ:

1. ਗੰਢ, ਸੋਜ ਵਰਗੀ ਗੰਢ ਜਾਂ ਫਿਰ ਛਾਤੀ ਜਾਂ ਕੱਛ ਦੀ ਚਮੜੀ ਦਾ ਸਖਤ ਹੋਣਾ;
2. ਨਿੱਪਲ ਵਿੱਚ ਬਦਲਾਅ ਜਿਵੇਂ ਕਿ ਅੰਦਰ ਨੂੰ ਦੱਬਣਾ, ਨਿੱਪਲ ਵਿੱਚੋਂ ਨਵਾਂ ਰਿਸਾਵ, ਖੁਰਕ ਵਾਲੀ ਜਾਂ ਛਿੱਲੀ ਹੋਈ ਚਮੜੀ;
3. ਛਾਤੀ ਦੀ ਚਮੜੀ ਵਿੱਚ ਬਦਲਾਅ ਜਿਵੇਂ ਕਿ ਅੰਦਰ ਧੱਸਣਾ, ਸੁੰਗੜਨਾ ਜਾਂ ਲਾਲੀ;
4. ਛਾਤੀ ਦਾ ਕੋਈ ਇੱਕ ਖੇਤਰ ਜੋ ਬਾਕੀ ਦੇ ਨਾਲੋਂ ਵੱਖਰਾ ਮਹਿਸੂਸ ਕਰਦਾ ਹੈ;
5. ਛਾਤੀ ਵਿੱਚ ਨਵੀਂ ਲਗਾਤਾਰ ਪੀੜ।

ਕੀ ਤੁਹਾਡੇ ਕੋਈ ਸਵਾਲ ਹਨ?

ਆਪਣੇ ਡਾਕਟਰ ਨਾਲ ਸੰਪਰਕ ਕਰੋ ਜਾਂ ਬਰੈਸਟ ਸਕਰੀਨ WA ਨੂੰ ਮੁਲਾਕਾਤਾਂ ਲਈ 13 20 50 ਜਾਂ ਜਾਣਕਾਰੀ ਲਈ (08) 9323 6700 ਜਾਂ ਦਿਹਾਤੀ ਔਰਤਾਂ ਲਈ ਮੁਫਤ 1800 800 033 ਉੱਤੇ ਫੋਨ ਕਰੋ।

ਈਮੇਲ: breastscreenwa@health.wa.gov.au

ਰਾਸ਼ਟਰੀ ਰੀਲੇਅ ਸੇਵਾ www.relayservice.gov.au

ਅਨੁਵਾਦਕ ਅਤੇ ਦੇਭਾਸ਼ੀਆ ਸੇਵਾ (TIS) 13 14 50

ਤੁਹਾਡੀ ਭਾਸ਼ਾ ਵਿੱਚ ਵਧੇਰੇ ਜਾਣਕਾਰੀ ਬਰੈਸਟ ਸਕਰੀਨ WA ਦੀ ਵੈਬਸਾਈਟ ਉੱਤੇ ਉਪਲਬਧ ਹੈ:

www.breastscreen.health.wa.gov.au/Breast-screening/Multicultural-women



A joint Australian, State and Territory Government Program



www.breastscreen.health.wa.gov.au